

ਉਪ ਮੰਡਲ ਇੰਜੀਨੀਅਰ,  
ਉਸਾਰੀ ਉਪ ਮੰਡਲ ਨੰ:। ਭੱਤਮ ਸਾਖਾ,  
ਮੋਗਾ ।

ਪ੍ਰਿੰਸੀਪਲ,  
ਐਮ.ਜੀ. ਕਾਨਵੈਂਟ ਸਕੂਲ,  
ਨਿਹਾਲਸਿੰਘਵਾਲਾ, ਹਿਮਤਪੁਰਾ ।

ਨੰਬਰ 1202 ਮਿਤੀ 03/06/2019

ਵਿਸ਼ਾ : ਸਕੂਲ ਸੇਫਟੀ ਸਰਟੀਫਿਕੇਟ ਜਾਰੀ ਕਰਨ ਸਬੰਧੀ ।

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਸਬੰਧਤ ਸਕੂਲ ਦਾ ਨਿਰੀਖਣ ਕੀਤਾ ਗਿਆ ਅਤੇ  
ਸਕੂਲ ਦੀ ਬਿਲਡਿੰਗ ਠੀਕ ਪਾਈ ਗਈ । ਇਸ ਲਈ ਸਬੰਧਤ ਸਕੂਲ ਨੂੰ ਸਾਲ 2019 ਤੋਂ 2024 ਤੱਕ  
ਸਕੂਲ ਸੇਫਟੀ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ । ਲੋੜੀਂਦੀ ਸਰਕਾਰੀ ਫੀਸ ਲੈ ਲਈ ਗਈ ਹੈ ਜੋ  
ਇਹ ਆਪ ਦੀ ਸੂਚਨਾ ਹਿੱਤ ਹੈ ।

ਉਪ ਮੰਡਲ ਇੰਜੀਨੀਅਰ,  
ਉਸਾਰੀ ਉਪ ਮੰਡਲ ਨੰ:। ਭੱਤਮ,  
ਮੋਗਾ ।



**PROFORMA FOR SAFETY OF SCHOOL BUILDING  
PART-I**

( To be filled by the Head of School/Institute)

- |  |   |                               |          |
|--|---|-------------------------------|----------|
| 1) Name of the school  | : | M. G. Convent School          |          |
| 2) Location  | : | Himmat Area                   |          |
| 3) Plot Area   | : | TEHSIL: N. S. WALA DIST. MOGA |          |
| 4) Plinth Area   | : | 37000 SF                      |          |
| 5) Number of storey's  | : | 2                             |          |
| 6) Year of Construction of Building  | : | 2010                          |          |
| 7) It the building has been constructed under the Supervision of the qualified Engineer, the following details may be given. | : |                               |          |
| a) Name of the Engineer with qualification   | : |                               |          |
| b) Address of Engineer   | : |                               |          |
| c) Set of structural drawing used in the construction, if available  | : |                               |          |
| d) Name & address of Architect with qualification  | : |                               |          |
| e) Whether the building has been constructed for the purpose school  | : |                               | ✓ YES/NO |
| f) Residential purpose and converted for use as a school   | : |                               | YES/NO   |
| 8) Material used for roofs   | : |                               | ✓ YES/NO |
| a) R.C.C.Slabs/R.B.C.Slabs   | : |                               | YES/NO   |
| b) R.S joist & Battons   | : |                               | YES/NO   |
| c) Wooden joist & Battons  | : |                               |          |
| 9) Material used for walls   | : |                               | YES/NO   |
| a) Mud Mortar  | : |                               | ✓ YES/NO |
| b) Cement Mortar   | : |                               | YES/NO   |
| c) Lime Mortar   | : |                               |          |
| d) Flooring  | : |                               |          |
| e) Conglomerate  | : |                               |          |
| f) Terrazzo  | : |                               | ✓ YES/NO |
| g) Brick paving  | : |                               | YES/NO   |
| 10) A detailed drawing indicating dimension of rooms alongwith size and location of doors and windows ( Attached)            | : |                               |          |
| <b>FOR FIRE SAFETY</b>   |   |                               |          |
| a) Weather the width of the staircases is 1.5 mtr  | : |                               | ✓ YES/NO |
| b) Weather porable fire extinguisher exists  | : |                               | ✓ YES/NO |



- c) Weather school building is free from inflammable & toxic material : ✓ YES/NO
- d) Weather cooking of food is done at a safe place. : ✓ YES/NO
- e) Weather any thatch of combustible material has been used : YES/NO
- 11) Requirement for Fire Protection Arrangements under NBC Part-IV : YES/NO
- ( For Building height less than 15 Meter)
- a) Weather Hose Reel provided
- b) Weather down corner provided : YES/NO
- c) Weather automatic converter
- d) Weather underground static water tank of capacity 50000 Ltr. ( if converted are excess 1600 Sqm) : YES/NO
- e) Weather over head tank of capacity 10000 Ltr. Exists ( in case of nose reel) 20000 Ltr. : ✓ YES/NO
- g) Weather one electric and one diesel Pump of 3 kg/cum : ✓ YES/NO
- Pressure of capacity 1620 LPM. One electric pump of capacity 180 LPM exist near ground static tank.
- h) Weather a pump 3 Km up pressure & 450/500 LPM exist near Over head tank : ✓ YES/NO

Signature with Stamp of the  
seal of the School/Institution

#### PART-II

( To be filled by the S.D.E. of PWD (B&R) Department)

I, have visited the above mentioned school on dated.....and have visually inspected it from all angles of safety and find it fit for normal use as school buildings. In case any addition a iteration or expansion and modifications to this building is to be carried out the same be carried out under the supervision of a qualified Engineer and this certificate may be reobtained after the completion from the undersigned.

In case the building affected by floor or if there is settlement of walls/foundations or sagging of roof etc. immediate inspection of the undersigned be arranged to protect the stability and safety of the building:

This building can be safety occupied for normal use upto ( inoicate upto which in can be used)

31-3-19 to 31-3-2024 - Five year

ਉਪ ਮੰਡਲ ਇੰਜੀਨੀਅਰ,  
ਉਸਾਰੀ ਉਪ ਮੰਡਲ ਨੰ. 1  
ਭ ਤੇ ਮ ਸੂਬਾ, ਮੋਗਾ